

ਤੁਰੰਤ ਰਿਲੀਜ਼ ਲਈ

ਬ੍ਰੈਂਪਟਨ ਕਾਉਂਸਿਲ ਨੇ ਬ੍ਰੈਂਪਟਨ, ਮਿਸਿਸਾਗਾ ਅਤੇ ਕੈਲੇਡਨ ਵਿੱਚ ਰੀਜਨ ਆਫ ਪੀਲ ਦੇ ਟੈਕਸ ਦੇਣ ਵਾਲਿਆਂ ਦੇ ਬਿਹਤਰ ਹਿੱਤਾਂ ਲਈ ਵੋਟ ਦਿੱਤੀ

ਬ੍ਰੈਂਪਟਨ, ਓਨਟੈਰੀਓ (22 ਮਈ, 2019) – ਕੱਲ੍ਹ ਸ਼ਾਮ ਆਪਣੀ ਖਾਸ ਕਾਉਂਸਿਲ ਮੀਟਿੰਗ ਵਿੱਚ, ਬ੍ਰੈਂਪਟਨ ਸਿਟੀ ਕਾਉਂਸਿਲ (Brampton City Council) ਨੇ ਸਰਬਸੰਮਤੀ ਨਾਲ ਰੀਜਨ ਆਫ ਪੀਲ (Region of Peel) ਦੇ ਅਪਰ ਟੀਅਰ ਗਵਰਨੈਂਸ ਢਾਂਚੇ ਅਤੇ ਸਿਟੀ ਆਫ ਬ੍ਰੈਂਪਟਨ ਕਾਉਂਸਿਲ (City of Brampton Council) ਦੇ ਢਾਂਚੇ ਨੂੰ ਕਾਇਮ ਰੱਖਣ ਲਈ ਇੱਕ ਪ੍ਰਸਤਾਵ ਪਾਸ ਕੀਤਾ। ਪ੍ਰਸਤਾਵ ਵਿੱਚ ਇਹ ਮਤਾ ਪਾਸ ਕੀਤਾ ਗਿਆ:

“ਇਹ ਕਿ, ਬ੍ਰੈਂਪਟਨ ਦੇ ਨਿਵਾਸੀਆਂ ਦੇ ਸਹਿਯੋਗ ਨਾਲ, ਅਤੇ ਪੀਲ ਰੀਜਨ (Peel Region) ਦੇ ਟੈਕਸ ਦੇਣ ਵਾਲਿਆਂ ਦੇ ਬਿਹਤਰ ਹਿੱਤ ਵਿੱਚ, ਬ੍ਰੈਂਪਟਨ ਸਿਟੀ ਕਾਉਂਸਿਲ ਨੇ ਪੀਲ ਰੀਜਨ ਦੇ ਅਪਰ ਟੀਅਰ ਗਵਰਨੈਂਸ ਢਾਂਚੇ ਨੂੰ ਅਤੇ ਸਿਟੀ ਕਾਉਂਸਿਲ ਦੇ ਲੇਅਰ ਟੀਅਰ ਢਾਂਚੇ ਨੂੰ ਕਾਇਮ ਰੱਖਣ ਦਾ ਸਮਰਥਨ ਕੀਤਾ ਹੈ।

ਇਹ ਕਿ, ਸਿਟੀ ਆਫ ਬ੍ਰੈਂਪਟਨ ਇਸਦੇ ਮੁਤਾਬਕ ਓਨਟੈਰੀਓ ਸਰਕਾਰ (Government of Ontario) ਨੂੰ ਸਲਾਹ ਦੇਵੇਗੀ।”

ਪੀਲ ਰੀਜਨ ਦੇ ਟੈਕਸ ਦੇਣ ਵਾਲਿਆਂ ਨੂੰ ਸੁਰੱਖਿਅਤ ਕਰਨ ਲਈ ਇਹ ਫੈਸਲਾ ਸਪੈਸ਼ਲ ਐਡਵਾਈਜ਼ਰਾਂ (Special Advisors) ਨੂੰ ਪੇਸ਼ ਕੀਤਾ ਗਿਆ, ਜੋ ਰੀਜਨਲ ਸਰਕਾਰਾਂ ਬਾਰੇ ਸੂਬੇ ਦੀ ਸਮੀਖਿਆ ਦੀ ਅਗਵਾਈ ਕਰ ਰਹੇ ਹਨ।

ਕਾਉਂਸਿਲ ਨੇ ਡੈਲੋਇਟ (Deloitte) ਤੋਂ ਸੁਤੰਤਰ ਵਿਸ਼ਲੇਸ਼ਣ ਪ੍ਰਾਪਤ ਕੀਤਾ, ਜੋ ਦਰਸਾਉਂਦਾ ਹੈ ਕਿ ਰੀਜਨ ਆਫ ਪੀਲ ਨੂੰ ਹਟਾਉਣ ਨਾਲ ਬ੍ਰੈਂਪਟਨ, ਮਿਸਿਸਾਗਾ (Mississauga) ਅਤੇ ਕੈਲੇਡਨ (Caledon) ਦੇ ਟੈਕਸ ਦੇਣ ਵਾਲਿਆਂ ਉੱਤੇ ਵੱਧ ਖਰਚ ਪਾਵੇਗਾ।

ਅਰਨਸਟ ਐਂਡ ਯੰਗ (ਈ ਐਂਡ ਯਾਈ) (Ernst & Young) (E&Y) ਦੇ ਵਿੱਤੀ ਵਿਸ਼ਲੇਸ਼ਣ ਨੇ ਵੀ ਇਹ ਪੁਸ਼ਟੀ ਕੀਤੀ ਕਿ ਜੇਕਰ ਅਪਰ ਟੀਅਰ ਗਵਰਨੈਂਸ ਵਿੱਚ ਤਬਦੀਲੀਆਂ ਹੋਣਗੀਆਂ ਤਾਂ ਸਾਰੇ ਤਿੰਨ ਭਾਈਚਾਰਿਆਂ ਵਿੱਚ ਪੀਲ ਦੇ ਟੈਕਸ ਦੇਣ ਵਾਲਿਆਂ ਉੱਤੇ ਵੱਧ ਖਰਚ ਪਵੇਗਾ।

ਸੰਪਤੀਆਂ ਅਤੇ ਸੇਵਾਵਾਂ ਦੀ ਪ੍ਰਬੰਧਕਤਾ ਦੁਆਰਾ ਚੰਗੀ ਤਰ੍ਹਾਂ ਸੰਚਾਲਿਤ ਸ਼ਹਿਰ ਡਿਲੀਵਰ ਕਰਨ ਲਈ ਬ੍ਰੈਂਪਟਨ ਦੇ ਟਰਮ ਆਫ ਕਾਉਂਸਿਲ (Term of Council) ਪ੍ਰਾਇਰਟੀ ਦੇ ਵਿਸਤਾਰ ਦੇ ਤੌਰ ਤੇ ਸਿਟੀ, ਬ੍ਰੈਂਪਟਨ ਦੇ ਨਿਵਾਸੀਆਂ ਵਾਸਤੇ ਬਿਹਤਰ ਸੇਵਾਵਾਂ ਪ੍ਰਦਾਨ ਕਰਨ ਲਈ ਕੁਸ਼ਲਤਾਵਾਂ ਪ੍ਰਾਪਤ ਕਰਨ ਲਈ ਵਚਨਬੱਧ ਹੈ।

ਅਪ੍ਰੈਲ ਤੋਂ, ਸਿਟੀ ਰੀਜਨਲ ਗਵਰਨੈਂਸ ਲਈ ਤਿੰਨ ਵਿਕਲਪਾਂ ਤੇ ਨਿਵਾਸੀਆਂ ਅਤੇ ਹੋਰਾਂ ਸਟੇਕਹੋਲਡਰਾਂ ਨਾਲ ਸਕਿਰਿਆ ਤੌਰ ਤੇ ਜੁੜੀ ਹੋਈ ਹੈ:

- ਇੱਕ ਸਟੈਂਡਅਲੋਨ ਸਿਟੀ ਬਣਨਾ (ਜਿਵੇਂ ਰੀਜਨ ਨੂੰ ਹਟਾਉਣਾ)
- ਵੱਡੀ ਸਿਟੀ ਵਿੱਚ ਤਿੰਨ ਮਿਊਨਿਸਿਪਲਟੀਜ਼ ਨੂੰ ਮਿਲਾਉਣਾ
- ਮੌਜੂਦਾ ਢਾਂਚੇ ਵਿੱਚ ਕੋਈ ਤਬਦੀਲੀ ਨਾ ਕਰਨਾ

ਇਸ ਸਾਲ ਪਹਿਲਾਂ, ਪ੍ਰੋਵਿੰਸ ਆਫ ਓਨਟੈਰੀਓ (Province of Ontario) ਨੇ ਇਹ ਯਕੀਨੀ ਬਣਾਉਣ ਲਈ ਰੀਜਨਲ ਸਰਕਾਰਾਂ ਦੀ ਸਮੀਖਿਆ ਸ਼ੁਰੂ ਕੀਤੀ ਸੀ ਕਿ ਮਿਊਨਿਸਿਪਲ ਅਤੇ ਰੀਜਨਲ ਸਰਕਾਰਾਂ ਵੱਧ ਤੋਂ ਵੱਧ ਸੰਭਵ ਤਰੀਕੇ ਨਾਲ ਪ੍ਰਭਾਵੀ ਰੂਪ ਨਾਲ ਅਤੇ ਕੁਸ਼ਲਤਾ ਨਾਲ ਕੰਮ ਕਰ ਰਹੀਆਂ ਹਨ ਅਤੇ ਇਹ ਲਗਾਤਾਰ ਉਹ ਜ਼ਰੂਰੀ ਸੇਵਾਵਾਂ ਮੁਹੱਈਆ ਕਰ ਸਕਦੀਆਂ ਹਨ, ਜਿਹਨਾਂ ਉੱਤੇ ਭਾਈਚਾਰੇ ਨਿਰਭਰ ਹਨ। ਰੀਜਨਲ ਗਵਰਨੈਂਸ ਤੇ ਆਖਰੀ ਫੈਸਲਾ ਪ੍ਰੋਵਿੰਸ ਆਫ ਓਨਟੈਰੀਓ ਤੇ ਨਿਰਭਰ ਕਰਦਾ ਹੈ ਅਤੇ ਇਹ 2019 ਵਿੱਚ ਆਉਣ ਦੀ ਸੰਭਾਵਨਾ ਹੈ।

ਝਲਕੀਆਂ

- ਸਿਟੀ ਨੇ ਕਈ ਤਰੀਕਿਆਂ ਨਾਲ [ਭਾਈਚਾਰੇ ਨੂੰ ਸ਼ਾਮਲ ਕੀਤਾ \(engaged the community\)](#) ਇਹਨਾਂ ਵਿੱਚ ਸ਼ਾਮਲ ਹਨ, ਟੈਲੀਫੋਨ ਟਾਊਨ ਹਾਲ (Telephone Town Hall), ਟਾਊਨ ਹਾਲ ਮੀਟਿੰਗ, ਔਨਲਾਈਨ ਸਰਵੇਖਣ, ਤੀਜੀ-ਧਿਰ ਵੱਲੋਂ ਕੀਤਾ ਗਿਆ ਇੱਕ ਵਿਸਤ੍ਰਿਤ ਵਿਗਿਆਨਕ ਸਰਵੇਖਣ ਅਤੇ ਸਿਟੀ ਦੀ ਵੈਬਸਾਈਟ ਤੇ ਇੱਕ ਔਨਲਾਈਨ ਸੰਪਰਕ ਫਾਰਮ
- ਜਨਤਾ ਤੋਂ ਮਿਲੀਆਂ ਜ਼ਿਆਦਾਤਰ ਟਿੱਪਣੀਆਂ [ਰੀਜਨ ਆਫ ਪੀਲ ਦੇ ਮੌਜੂਦਾ ਢਾਂਚੇ ਨੂੰ ਰੱਖਣ ਦੇ ਪੱਖ ਵਿੱਚ \(in favour of keeping the current structure of the Region of Peel\)](#) ਸਨ
- ਲਾਗਤ ਅਤੇ ਸੇਵਾ ਡਿਲੀਵਰੀ ਦੇ ਸਬੰਧ ਵਿੱਚ ਰੀਜਨ ਤੋਂ ਵੱਖ ਹੋਣ ਦੀ ਲਾਗਤ ਨੂੰ ਵੱਡੀ ਜਨਤਕ ਚਿੰਤਾ ਦੱਸਿਆ ਗਿਆ ਸੀ
- ਮੇਨਸਟ੍ਰੀਟ ਰਿਸਰਚ (Mainstreet Research) ਵੱਲੋਂ ਬ੍ਰੈਂਪਟਨ ਦੇ ਨਿਵਾਸੀਆਂ ਦੀ ਜਨਤਕ ਪੇਲਿੰਗ ਵਿੱਚ ਪਾਇਆ ਗਿਆ ਕਿ 10 ਵਿੱਚੋਂ ਲਗਭਗ 7 ਨਿਵਾਸੀ (66.4%) ਮੌਜੂਦਾ ਅਪਰ ਟੀਅਰ ਗਵਰਨੈਂਸ ਢਾਂਚੇ ਨੂੰ ਕਾਇਮ ਰੱਖਣ ਦਾ ਸਮਰਥਨ ਕਰਦੇ ਹਨ
- ਪ੍ਰੋਵਿੰਸ ਆਫ ਓਨਟੈਰੀਓ ਵੱਲੋਂ ਮਿਨਿਸਟਰ ਆਫ ਮਿਊਨਿਸਿਪਲ ਅਫੇਅਰਸ ਐਂਡ ਹਾਊਸਿੰਗ (Minister of Municipal Affairs and Housing) ਦੁਆਰਾ, ਆਪਣੀਆਂ ਪ੍ਰਸਤਾਵਿਤ ਸਿਫਾਰਿਸ਼ਾਂ ਦਾ ਐਲਾਨ ਕਰਨ ਦੀ ਸੰਭਾਵਨਾ ਹੈ
- ਸੂਬੇ ਦੇ ਸਪੈਸ਼ਲ ਐਡਵਾਈਜਰਾਂ ਵੱਲੋਂ ਮਿਨਿਸਟਰ ਆਫ ਮਿਊਨਿਸਿਪਲ ਅਫੇਅਰਸ ਐਂਡ ਹਾਊਸਿੰਗ ਨੂੰ ਆਪਣੀਆਂ ਸਿਫਾਰਿਸ਼ਾਂ ਪੇਸ਼ ਕਰਨ ਤੋਂ ਬਾਅਦ (ਗਰਮੀ 2019 ਦੇ ਸ਼ੁਰੂ ਵਿੱਚ) ਫੈਸਲਾ ਲਿਆ ਜਾਵੇਗਾ

ਹਵਾਲਾ

“ਕਾਉਂਸਿਲ ਨੇ ਨਿਵਾਸੀਆਂ ਤੋਂ ਸਪਸ਼ਟ ਰੂਪ ਨਾਲ ਸੁਣਿਆ ਕਿ ਮੌਜੂਦਾ ਪੀਲ ਰੀਜਨ ਅਤੇ ਸਿਟੀ ਕਾਉਂਸਿਲ ਗਵਰਨੈਂਸ ਢਾਂਚੇ ਤਰਜੀਹੀ ਵਿਕਲਪ ਸਨ। ਜਨਤਾ ਦੀ ਮੁੱਖ ਚਿੰਤਾ ਲਾਗਤ ਨੂੰ ਲੈ ਕੇ ਅਨਿਸ਼ਚਿਤਤਾ ਸੀ ਅਤੇ ਅਸੀਂ ਕੁਸ਼ਲਤਾਵਾਂ ਪ੍ਰਾਪਤ ਕਰਨ ਅਤੇ ਟੈਕਸ ਦੇਣ ਵਾਲਿਆਂ ਨੂੰ ਸੁਰੱਖਿਆ ਦੇਣ ਦੇ ਪ੍ਰਤੀ ਵਚਨਬੱਧ ਹਾਂ। ਸਾਡਾ ਟੀਚਾ ਇਹ ਯਕੀਨੀ ਬਣਾਉਣਾ ਹੈ ਕਿ ਸਾਡੀਆਂ ਸੇਵਾਵਾਂ ਸਭ ਤੋਂ ਵੱਧ ਸੰਭਵ ਲਾਗਤ ਪ੍ਰਭਾਵੀ ਤਰੀਕੇ ਨਾਲ ਦਿੱਤੀਆਂ ਜਾਣ। ਈ ਐਂਡ ਵਾਈ ਅਤੇ ਡੈਲੇਇਟ ਵੱਲੋਂ ਕੀਤੇ ਦੋਵੇਂ ਸੁਤੰਤਰ ਵਿੱਤੀ ਵਿਸ਼ਲੇਸ਼ਣ ਸਪਸ਼ਟ ਰੂਪ ਨਾਲ ਦੱਸਦੇ ਹਨ ਕਿ ਮਿਸੀਸਾਗਾ, ਬ੍ਰੈਂਪਟਨ ਅਤੇ ਕੈਲੇਡਨ ਵਿੱਚ ਟੈਕਸ ਦੇਣ ਵਾਲਿਆਂ ਨੂੰ ਰੀਜਨਲ ਖਾਤਮੇ ਜਾਂ ਏਕੀਕਰਣ ਨਾਲ ਵੱਧ ਖਰਚ ਪਵੇਗਾ। ਸੂਬੇ ਨੂੰ ਸਾਡੀ ਪ੍ਰਸਤੁਤੀ, ਰੀਜਨ ਆਫ ਪੀਲ ਨੂੰ ਜਾਰੀ ਰੱਖਣ ਅਤੇ ਟੈਕਸ ਦੇਣ ਵਾਲਿਆਂ ਨੂੰ ਤਰਜੀਹ ਦੇਣ ਲਈ ਹੈ।”

- ਮੇਅਰ ਪੈਟਰਿਕ ਬ੍ਰਾਊਨ (Patrick Brown)

-30-

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਂਪਟਨ 650,000 ਲੋਕਾਂ ਅਤੇ 70,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੰਨ-ਸੁਵੰਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫ਼ਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](#), [Facebook](#), ਅਤੇ [Instagram](#) ਤੇ ਜੁੜੋ। www.brampton.ca ਤੇ ਹੋਰ ਜਾਣੋ।

ਮੀਡੀਆ ਸੰਪਰਕ

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟੀਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | Monika.Duggal@brampton.ca